

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਮਪਟਨ, ਆਟੋ ਇੰਸ਼ੋਰੈਂਸ ਰੇਟ ਤੇ ਫੇਅਰ ਡੀਲ ਦੀ ਹਿਮਾਇਤ ਕਰ ਰਹੀ ਹੈ

ਬ੍ਰੈਮਪਟਨ, ਓਨਟਾਰੀਓ (26 ਅਪ੍ਰੈਲ, 2021) – ਨਿਵਾਸੀ ਸੂਬੇ ਵਿੱਚ ਉੱਚਤਮ ਆਟੋ ਇੰਸ਼ੋਰੈਂਸ ਰੇਟਾਂ ਦਾ ਭੁਗਤਾਨ ਕਰ ਰਹੇ ਹਨ ਅਤੇ ਰੇਟ ਲਗਾਤਾਰ ਵਧ ਰਹੇ ਹਨ, ਇਸਲਈ ਸਿਟੀ ਆਫ ਬ੍ਰੈਮਪਟਨ, ਪ੍ਰੋਵਿੰਸੀਅਲ ਸਰਕਾਰ ਨੂੰ ਜਲਦੀ ਸਮੀਖਿਆ ਕਰਨ ਅਤੇ ਓਨਟਾਰੀਓ ਵਿੱਚ ਆਟੋ ਇੰਸ਼ੋਰੈਂਸ ਰੇਟਾਂ ਵਿੱਚ ਸੁਧਾਰ ਕਰਨ ਦੀ ਬੇਨਤੀ ਕਰ ਰਹੀ ਹੈ।

ਅੱਜ, ਸਿਟੀ ਕਾਉਂਸਿਲ (City Council) ਨੇ ਆਟੋ ਇੰਸ਼ੋਰੈਂਸ ਲਈ ਬ੍ਰੈਮਪਟਨ ਦੇ ਨਿਵਾਸੀਆਂ ਵਾਸਤੇ ਫੇਅਰ ਡੀਲ ਦੀ ਹਿਮਾਇਤ ਕਰਨ ਵਾਸਤੇ **#FairDealForBrampton** ਮੁਹਿੰਮ ਸ਼ੁਰੂ ਕੀਤੀ ਹੈ। ਆਟੋ ਇੰਸ਼ੋਰੈਂਸ, ਪਰਿਵਾਰਕ ਖਰਚਿਆਂ ਦਾ ਵੱਡਾ ਹਿੱਸਾ ਹੈ ਅਤੇ ਬ੍ਰੈਮਪਟਨ ਦੇ ਨਿਵਾਸੀ ਉਹਨਾਂ ਰੇਟਾਂ ਦਾ ਭੁਗਤਾਨ ਕਰਦੇ ਹਨ, ਜੋ ਓਨਟਾਰੀਓ ਦੇ ਔਸਤ ਡ੍ਰਾਈਵਰ ਦੇ ਦੁਆਰਾ ਭੁਗਤਾਨ ਕੀਤੇ ਜਾਣ ਵਾਲੇ ਰੇਟਾਂ ਦੇ ਮੁਕਾਬਲੇ ਲਗਭਗ 123 ਪ੍ਰਤੀਸ਼ਤ ਵੱਧ ਹਨ।

ਬ੍ਰੈਮਪਟਨ ਦੇ ਡ੍ਰਾਈਵਰ ਲਗਾਤਾਰ, 3,301 ਡਾਲਰ ਜਿੰਨੇ ਵੱਧ ਰੇਟਾਂ ਦੇ ਨਾਲ, ਪੂਰੀ ਸਿਟੀ ਦੇ ਪੋਸਟਲ ਕੋਡਾਂ ਦੇ ਮੁਤਾਬਕ, ਵੱਖਰੀਆਂ ਆਟੋ ਇੰਸ਼ੋਰੈਂਸ ਕੀਮਤਾਂ ਦੇਖ ਰਹੇ ਹਨ, ਜੋ ਪ੍ਰੋਵਿੰਸੀਅਲ ਔਸਤ ਤੋਂ ਵੱਧ ਵੱਧ ਹੈ। ਹੁਣ ਨਿਵਾਸੀ ਆਪਣੀ ਅਵਾਜ਼ ਉਠਾ ਸਕਦੇ ਹਨ ਅਤੇ ਹੇਠਾਂ ਲਿਖੇ ਕੰਮਾਂ ਦੇ ਦੁਆਰਾ ਸਿਟੀ ਦੀ **#FairDealForBrampton** ਮੁਹਿੰਮ ਦੀ ਹਿਮਾਇਤ ਕਰ ਸਕਦੇ ਹਨ:

- ਸਿਟੀ ਆਫ ਬ੍ਰੈਮਪਟਨ ਦੀ ਵੈਬਸਾਈਟ ਤੇ [ਔਨਲਾਈਨ ਪਟੀਸ਼ਨ \(online petition\)](#) ਤੇ ਦਸਤਖਤ ਕਰਨਾ, ਜਿਸ ਵਿੱਚ ਆਪਣੇ ਲੋਕਲ ਮੈਂਬਰ ਆਫ ਪ੍ਰੋਵਿੰਸੀਅਲ ਪਾਰਲੀਆਮੈਂਟ (ਐਮ.ਪੀ.ਪੀ.) (Member of Provincial Parliament) (MPP) ਨੂੰ ਸੰਬੋਧਿਤ ਕਰਕੇ, ਉਹਨਾਂ ਨੂੰ ਇਹ ਦੱਸਣਾ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਬ੍ਰੈਮਪਟਨ ਲਈ ਹੱਲ ਦਾ ਹਿੱਸਾ ਬਣਨ। ਸਿਟੀ, ਪ੍ਰਾਪਤ ਕੀਤੀਆਂ ਸਾਰੀਆਂ ਪਟੀਸ਼ਨਾਂ ਇਕੱਠੀਆਂ ਕਰਕੇ, ਸਬੰਧਿਤ ਐਮ.ਪੀ.ਪੀ. (MPPs) ਕੋਲ ਜਮ੍ਹਾਂ ਕਰੇਗੀ।
- ਗਵਾਂਢੀਆਂ, ਪਰਿਵਾਰ ਅਤੇ ਦੇਸਤਾਂ ਨੂੰ [Twitter](#), [Facebook](#) ਅਤੇ [Instagram](#) ਤੇ ਮੁਹਿੰਮ **#FairDealForBrampton** ਬਾਰੇ ਦੱਸ ਕੇ ਇਸਨੂੰ ਫੈਲਾਉਣ ਵਿੱਚ ਮਦਦ ਕਰਨਾ ਅਤੇ ਮੁਹਿੰਮ ਬਾਰੇ ਤਾਜ਼ਾ ਖਬਰਾਂ, ਮੁੱਖ ਤੱਥਾਂ ਅਤੇ ਜਾਣਕਾਰੀ ਬਾਰੇ ਜਾਣੂ ਰਹਿਣਾ। ਮੁਹਿੰਮ ਬਾਰੇ ਹੋਰ ਜਾਣਕਾਰੀ ਲਈ, [ਇੱਥੇ \(here\)](#) ਕਲਿੱਕ ਕਰਕੇ ਬ੍ਰੈਮਪਟਨ ਦੀ **#FairDealForBrampton** ਵੈਬਸਾਈਟ ਤੇ ਜਾਓ।

ਹਵਾਲੇ

“ਜਿਵੇਂ ਕਿ ਬ੍ਰੈਮਪਟਨ ਦੇ ਅਤੇ ਓਨਟਾਰੀਓ ਦੇ ਆਸਪਾਸ ਦੇ ਪਰਿਵਾਰ, ਕੋਵਿਡ-19 ਮਹਾਂਮਾਰੀ ਤੋਂ ਪੈਦਾ ਹੋਣ ਵਾਲੀਆਂ ਆਰਥਿਕ ਚੁਣੌਤੀਆਂ ਨਿਪਟ ਰਹੇ ਹਨ, ਸਰਕਾਰਾਂ ਲਈ ਲਾਜ਼ਮੀ ਹੈ ਕਿ ਉਹ ਆਟੋ ਇੰਸ਼ੋਰੈਂਸ ਦੀਆਂ ਵਧਦੀਆਂ ਕੀਮਤਾਂ ਤੇ ਧਿਆਨ ਦੇਣ ਲਈ ਇਕੱਠੇ ਕੰਮ ਕਰਨਾ ਜਾਰੀ ਰੱਖਣ। ਇਸ ਵਿੱਚ ਬਹੁਤ ਸਮਾਂ ਪਹਿਲਾਂ ਤਬਦੀਲੀ ਹੋਣੀ ਚਾਹੀਦੀ ਸੀ। ਸਾਨੂੰ ਇੰਸ਼ੋਰੈਂਸ ਰੇਟ ਨਿਰਧਾਰਤ ਕਰਨ ਵਿੱਚ ਪੋਸਟਲ ਕੋਡ ਸਬੰਧੀ ਪੱਖਪਾਤ ਨੂੰ ਖਤਮ ਕਰਨਾ ਹੋਵੇਗਾ। ਇਕੱਠੇ ਮਿਲ ਕੇ, ਬ੍ਰੈਮਪਟਨ ਦੇ ਲੋਕ ਤੇਜ਼ੀ ਨਾਲ ਵਧ ਰਹੇ ਆਟੋ ਇੰਸ਼ੋਰੈਂਸ ਰੇਟਾਂ ਤੇ ਅਵਾਜ਼ ਉਠਾ ਕੇ, **#FairDealForBrampton** ਪ੍ਰਾਪਤ ਕਰ ਸਕਦੇ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“ਬ੍ਰੈਮਪਟਨ ਦੇ ਡ੍ਰਾਈਵਰ, ਬਹੁਤ ਲੰਮੇ ਸਮੇਂ ਤੋਂ ਸਿਰਫ ਪੋਸਟਲ ਕੋਡਸ ਦੇ ਕਾਰਨ ਬਾਕੀ ਸੂਬੇ ਦੇ ਮੁਕਾਬਲੇ, ਵੱਧ ਆਟੋਮੋਬਾਈਲ ਇੰਸ਼ੋਰੈਂਸ ਰੇਟਾਂ ਦਾ ਭੁਗਤਾਨ ਕਰ ਰਹੇ ਹਨ। ਹੁਣ ਪ੍ਰੋਵਿੰਸੀਅਲ ਸਰਕਾਰ ਨੇ ਆਟੋਮੋਬਾਈਲ ਇੰਸ਼ੋਰੈਂਸ ਰੇਟਾਂ ਦੀ ਸਮੀਖਿਆ ਕਰਨ ਅਤੇ ਇਹਨਾਂ ਵਿੱਚ ਸੁਧਾਰ ਕਰਨ ਦੇ ਆਪਣੇ ਵਾਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਸਾਨੂੰ **#FairDealForBrampton** ਮਿਲੀ ਹੈ।”

- ਗੁਰਪ੍ਰੀਤ ਢਿੱਲੋਂ (Gurpreet Dhillon), ਰੀਜਨਲ ਕਾਉਂਸਲਰ, ਵਾਰਡਸ 9 ਅਤੇ 10, ਸਿਟੀ ਆਫ ਬ੍ਰੈਮਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca